

ਇਸ ਨੂੰ ਕੱਟੋ ਅਤੇ ਭੇਜੋ:

Asian Americans for Community Involvement
Domestic Violence Program

Gordon N. Chan Community Services Center
2400 Moorpark Avenue, Suite 300
San Jose, CA 95128

- ❑ ਮੈਨੂੰ AACI ਏਸ਼ੀਅਨ ਔਰਤਾਂ ਦੇ ਘਰ ਵਾਰੇ ਅਤੇ/ਜਾਂ ਮਨੁੱਖੀ ਤਸਕਰੀ ਰੋਕਣ ਵਾਅਦੇ ਹੋਰ ਜਾਣਕਾਰੀ ਚਾਹੀਦੀ ਹੈ ।
- ❑ ਕਿਰਪਾ ਕਰਕੇ ਹੋਰ ਇਸਤਿਹਾਰ ਹੇਠਾਂ ਲਿਖੇ ਪਤੇ ਤੇ ਭੇਜੋ ।
- ❑ ਮੈਂ AACI ਦੇ ਇਸ਼ਾਨ ਔਰਤਾਂ ਦੇ ਘਰ ਦੇ ਨਾਲ ਵਾਲੰਟੀਅਰ ਬਣ ਕੇ ਜੁੜਨਾ ਚਾਹੁੰਦੀ/ਚਾਹੁੰਦਾ ਹਾਂ।

ਨਾਮ

ਪਤਾ

ਸਹਿਰ ਸੂਬਾ ਜਿਪ ਕੋਡ

() ()

ਫੋਨ-ਕੰਮ ਜਾਂ ਘਰ ਮੋਬਾਈਲ

ਇਮੇਲ

“ਇਹ ਬਰੋਸ਼ਰ ਏਸ਼ੀਅਨ ਅਮਰੀਕਨ ਕਮਿਊਨਿਟੀ ਸਮੂਹੀਅਤ (AACI) ਦੁਆਰਾ ਅਨੁਦਾਨ 2011 - VT - BXK010 ਅਧੀਨ ਤਿਆਰ ਕੀਤਾ ਗਿਆ ਹੈ , ਜੋ ਕੇ ਅਪਰਾਧ ਦੇ ਸ਼ਿਕਾਰ ਹੋਏ ਲਈ ਦਫਤਰ, ਇਨਸਾਫ ਪ੍ਰੋਗਰਾਮ ਦਾ ਦਫਤਰ, ਅਤੇ ਅਮਰੀਕਾ ਦੇ ਜਸਟਿਸ ਵਿਭਾਗ ਵਲੋਂ ਪਰਦਾਨ ਕੀਤੀ ਗਈ ਹੈ। ਜੋ ਵੀ ਰਾਇ, ਖੁਲਾਸੇ, ਅਤੇ ਸਿੱਟੇ ਜਾਂ ਸਿਫਾਰਸ਼ ਇਸ ਬਰੋਸ਼ਰ ਵਿਚ ਪ੍ਰਗਟ ਕੀਤੇ ਗਏ ਹਨ ਉਹ ਇਸ ਬਰੋਸ਼ਰ ਨੂੰ ਬਣਾਉਣ ਵਿਚ ਯੋਗਦਾਨ ਪਾਉਣ ਵਾਲਿਆਂ ਦੇ ਹਨ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਅਮਰੀਕਾ ਦੇ ਜਸਟਿਸ ਵਿਭਾਗ ਦੀ ਅਧਿਕਾਰਿਕ ਸਥਿਤੀ ਜਾਂ ਨੀਤੀ ਦੀ ਨੁਮਾਇੰਦਗੀ ਕਰਨ ।”

ਮਨੁੱਖੀ ਤਸਕਰੀ

ਇਹ ਗੱਲਾਂ ਯਾਦ ਰੱਖੋ...

ਮਨੁੱਖੀ ਤਸਕਰੀ ਨੂੰ ਆਧੁਨਿਕ ਸਮੇ ਦੀ ਗੁਲਾਮੀ ਬਾਜੀ ਵਾਂਗ ਮੰਨਿਆ ਜਾਂਦਾ ਹੈ।

ਸਮੱਗਲਿੰਗ ਅਤੇ ਤਸਕਰੀ ਇਕੋ ਜਿਹੇ ਨਹੀਂ ਹੁੰਦੇ ।

ਸਮੱਗਲਿੰਗ ਆਵਾਜਾਈ ਅਧਾਰਿਤ ਹੈ ਅਤੇ ਤਸਕਰੀ ਸੋਸ਼ਨ ਅਧਾਰਿਤ ।

ਤਸਕਰੀ ਕਰਨ ਵਾਲੇ ਆਪਣੇ ਸ਼ਿਕਾਰ ਨੂੰ ਕਾਬੂ ਕਰਨ ਲਈ ਜ਼ੋਰ, ਧੋਖਾਧੜੀ ਅਤੇ ਜਬਰਦਸਤੀ ਵਰਤਦੇ ਹਨ ।

ਬਚਣ ਵਾਲੇ ਇਨਸਾਨਾਂ ਨੂੰ ਕਈ ਤਰਾਂ ਦੇ ਕੰਮਾਂ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਤਰਾਂ ਕੇ ਘਰੇਲੂ ਗੁਲਾਮੀ, ਫੈਕਟਰੀ ਦਾ ਕੰਮ, ਖੇਤੀ, ਰਭੋਜਨਾਲਾ, ਦੁਕਾਨ ਦਾ ਕੰਮ, ਅਤੇ ਵੇਸਵਾ ਜਾਂ ਸਰੀਰਕ ਸੰਬੰਧ ਬਨਾਉਣ ਦਾ ਕੰਮ ਜਬਰਦਸਤੀ ਕਰਵਾਇਆ ਜਾਂਦਾ ਹੈ ।

ਅਮਰੀਕਾ ਦੇ ਨਾਗਰਿਕ ਵੀ ਅਮਰੀਕਾ ਦੇ ਅੰਦਰ ਮਨੁੱਖੀ ਤਸਕਰੀ ਦੇ ਸ਼ਿਕਾਰ ਹੋ ਸਕਦੇ ਹਨ ।

ਦੋਹ ਵਪਾਰ ਵਿੱਚ ਲੱਗਾ ਕੋਈ ਨਾਬਾਲਗ ਵੀ ਮਨੁੱਖੀ ਤਸਕਰੀ ਦਾ ਸ਼ਿਕਾਰ ਹੈ ।

ਪੀੜਤ ਡਰ ਵਿਚ ਰਹਿੰਦੇ ਹਨ ਅਤੇ ਸਟਾਫ ਨਾਲ ਗੱਲ ਕਰਨ ਤੋਂ ਝਿਜਕਦੇ ਹਨ ।

ਦੁਭਾਸ਼ੀਏ ਨੂੰ ਚੁਨਣ ਤੇ ਪਹਿਲਾ ਪਤਾ ਕਰੋ ਕੇ ਦੁਭਾਸ਼ੀਆ ਨਿਰਾਪੱਖ ਹੈ ਅਤੇ ਉਸ ਦਾ ਤਸਕਰੀ ਕਰਨ ਵਾਲੇ ਨਾਲ ਕੋਈ ਵੀ ਸੰਬੰਧ ਨਹੀਂ ਹੈ ।

ਪੀੜਤ ਇਕ ਗਵਾਹ ਵੀ ਹੈ ਅਤੇ ਇਸ ਕਰਕੇ ਉਸ ਤੇ ਤਸਕਰੀ ਦੌਰਾਨ ਮਜਬੂਰਨ ਕੀਤੇ ਅਪਰਾਧਕ ਕੰਮਾਂ ਦੇ ਲਈ ਮੁਕਦਮਾਂ ਨਹੀਂ ਚਲਾਇਆ ਜਾ ਸਕਦਾ ।

ਪੀੜਤ ਕਿਸੇ ਵੀ ਨਸਲ, ਜਾਤੀ, ਲਿੰਗ, ਧਰਮ ਜਾਂ ਸਭਿਆਚਾਰ ਦਾ ਹੋ ਸਕਦਾ ਹੈ ।

ਕੋਈ ਵੀ ਦੁਰਵਿਹਾਰ ਦਾ ਹੱਕਦਾਰ ਨਹੀਂ ਹੈ ।

ਹੋਰ ਜਾਣਕਾਰੀ ਲਈ ਸੰਪਰਕ ਕਰੋ:

24 ਘੰਟੇ ਹੌਟਲਾਈਨ/ਹੈਲਪਲਾਈਨ : (408) 975-2739

ਕਮਿਊਨਿਟੀ ਦਫਤਰ : (408) 975-2730

dv.aaci.org



ਏਸ਼ੀਅਨ ਔਰਤਾਂ

ਦਾ ਘਰ



ਮਨੁੱਖੀ ਤਸਕਰੀ ਖਿਲਾਫ਼ ਸਹਾਇਕ ਸੇਵਾਵਾਂ

ਮਨੁੱਖੀ ਤਸਕਰੀ

ਮਨੁੱਖੀ ਤਸਕਰੀ ਨੂੰ ਆਧੁਨਿਕ ਸਮੇਂ ਦੀ ਗੁਲਾਮੀਬਾਜੀ ਵਾਂਗ ਮੰਨਿਆ ਜਾਂਦਾ ਹੈ ਜਿਸ ਵਿਚ ਜ਼ੋਰ, ਧੋਖਾਧੜੀ, ਜਾਂ ਜ਼ਬਰਦਸਤੀ ਦੀ ਵਰਤੋਂ ਕਰ ਕੇ ਮਜ਼ਦੂਰੀ ਕਰਨ ਜਾਂ ਸ਼ਰੀਰਕ ਸੰਬੰਧ ਬਨਾਉਣ ਲਈ ਮਜਬੂਰ ਕਰਦੇ ਹਨ।

- ਜ਼ਬਰਦਸਤੀ ਨਾਲ: ਬਲਾਤਕਾਰ ਕਰਨਾ, ਕੁਟਾਣਾ, ਬੰਨ੍ਹ ਕੇ ਰੱਖਣਾ ਅਤੇ ਮਰਜ਼ੀ ਦੇ ਬਿਨਾਂ ਲੈ ਕੇ ਜਾਣਾ।
- ਧੋਖੇ ਨਾਲ: ਰੁਜ਼ਗਾਰ ਦੀ ਝੂਠੀ ਪੇਸ਼ਕਸ਼, ਵਿਆਹ ਜਾਂ ਬੇਹਤਰ ਜਿੰਦਗੀ ਦਾ ਵਾਅਦਾ।
- ਜ਼ਬਰਦਸਤੀ : ਧਮਕੀ , ਬੰਦਕ ਕਰਜਾ ਮਜ਼ਦੂਰੀ, ਅਤੇ ਮਨੋਵਿਗਿਆਨਕ ਦੁਰਵਿਵਹਾਰ ।

ਮਨੁੱਖੀ ਤਸਕਰੀ ਦੇ ਸ਼ਿਕਾਰ ਮਹਿਲਾ, ਬੱਚੇ, ਪੁਰਸ਼, ਬਾਲਗ, ਅਮਰੀਕਾ ਦੇ ਨਾਗਰਿਕ , ਜਾਂ ਵਿਦੇਸ਼ੀ ਨਾਗਰਿਕ, ਕੋਈ ਵੀ ਹੋ ਸਕਦਾ ਹੈ ।।

ਮਨੁੱਖੀ ਤਸਕਰੀ ਬਾਰੇ ਮਿਥਿਆ ਅਤੇ

ਗਲਤਫ਼ਹਿਮੀਆਂ

- ਪੀੜਤ ਨੂੰ ਕੀਤੇ ਗੈਰ ਕਾਨੂੰਨੀ ਕੰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ।
- ਪੀੜਤ ਨੂੰ ਪਤਾ ਸੀ ਕਿ ਉਸ ਨਾਲ ਕੀ ਹੋਵੇਗਾ ।
- ਅਮਰੀਕਾ ਦੇ ਨਾਗਰਿਕ ਦੀ ਤਸਕਰੀ ਨਹੀਂ ਹੋ ਸਕਦੀ ।
- ਮਨੁੱਖੀ ਤਸਕਰੀ ਅਤੇ ਮਨੁੱਖੀ ਸਮੱਗਲਿੰਗ ਇਕ ਹੀ ਹੈ।
- ਪੀੜਤ ਨੂੰ ਕੰਮ ਦੇ ਪੈਸੇ ਦਿਤੇ ਜਾਂਦੇ ਹਨ ।
- ਜੇਕਰ ਪੀੜਤ ਅਤੇ ਤਸਕਰੀ ਕਰਨ ਵਾਲੇ ਦਾ ਵਿਆਹ ਹੋਇਆ ਹੈ ਜਾਂ ਰਿਸ਼ਤੇਦਾਰ ਹਨ ਤਾਂ ਇਹ ਮਨੁੱਖੀ ਤਸਕਰੀ ਨਹੀਂ ਹੈ ।
- ਮਨੁੱਖੀ ਤਸਕਰੀ ਮੇਰੇ ਇਲਾਕੇ ਵਿਚ ਨਹੀਂ ਹੋ ਰਹੀ ਹੈ ।
- ਮਨੁੱਖੀ ਤਸਕਰੀ ਦੇ ਪੀੜਤ “ਬਚਾਇਆ ਜਾਣ ਤੇ” ਬਹੁਤ ਹੀ ਧੰਨਵਾਦੀ ਹੋਣਗੇ ।

ਤਸਕਰੀ ਦਾ ਨਿਸ਼ਾਨ

- ਕਿਸੇ ਨੂੰ ਦੇਖ ਕੇ ਅਨੰਦਾਜ਼ਾ ਹੁੰਦਾ ਹੈ ਕਿ ਉਹ ਇਨਸਾਨ ਡਰਦਾ ਹੈ ।
- ਵਿਅਕਤੀ ਕੋਲ ਆਪਣਾ ਪਹਿਚਾਨ ਪੱਤਰ, ਪਾਸਪੋਰਟ ਜਾਂ ਵੀਜ਼ਾ ਨਹੀਂ ਹੈ।
- ਵਿਅਕਤੀ ਨੂੰ ਕੰਮ ਦੇ ਪੂਰੇ ਪੈਸੇ ਨਹੀਂ ਦਿੱਤੇ ਜਾਂਦੇ, ਜ ਬਹੁਤ ਜ਼ਿਆਦਾ ਘੱਟੇ ਕੰਮ ਕਰਾਇਆ ਜਾ ਰਿਹਾ ਹੈ ਜਾਂ ਖਤਰਨਾਕ ਕੰਮਕਾਜੀ ਹਾਲਾਤ ਹਨ ।
- ਵਿਅਕਤੀ ਉਪਰ ਨਿਗਾ ਰੱਖੀ ਜਾ ਰਹੀ ਹੈ ਅਤੇ ਘਰ ਜਾਂ ਹੋਰ ਇਮਾਰਤ ਤੋਂ ਬਾਹਰ ਜਾਣ ਦੀ ਇਜ਼ਾਜਤ ਨਹੀਂ ਹੈ ।
- ਵਿਅਕਤੀ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਪੈਸੇ ਲਈ ਜਿਸਮ ਫਿਰੋਫੀ ਦੇ ਕੰਮ ਵਿੱਚ ਲੱਗਾ ਹੈ ।

ਜੇ ਤੁਹਾਨੂੰ ਕੋਈ ਮਨੁੱਖੀ ਤਸਕਰੀ ਦਾ ਪੀੜਤ ਮਿਲਦਾ ਹੈ, ਤਾਂ AACI ਏਸ਼ੀਆਈ ਮਹਿਲਾ ਘਰ ਉਸ ਦੀ ਮਦਦ ਕਰ ਸਕਦਾ ਹੈ।।

24 ਘੰਟੇ ਫ਼ੋਨ

408-975-2739

ਕਾਲ ਕਰਨ ਲਈ ਹੋਰ ਜਰੂਰੀ ਨੰਬਰ :

ਕਿਸੇ ਸੰਕਟ ਦੀ ਸਥਿਤੀ ਵਿੱਚ, ਕਿਰਪਾ ਕਰਕੇ 9-1-1 'ਤੇ ਫ਼ੋਨ ਕਰੋ

ਕੋਮੀ ਮਨੁੱਖੀ ਤਸਕਰੀ ਖਿਲਾਫ਼ ਹੈਟਲਾਈਨ

1-888-373-7888

ਸੈਨ ਹੋਜੇ ਪੁਲਿਸ ਵਿਭਾਗ

ਮਨੁੱਖੀ ਤਸਕਰੀ ਖਿਲਾਫ਼ ਟਾਸਕ ਫੋਰਸ

408-537-1999

ਕੈਥਰੀਨ ਤੇ ਜੌਰਜ ਆਲਿਕਸਾਂਡਰ

ਸਮੁਦਾਇ ਕਾਨੂੰਨ ਕੇਂਦਰ

408-288-7030

ਹਰ ਇਕ ਫੋਨ ਕਾਲ ਗੁਪਤ ਹੈ ।

ਤਸਕਰੀ ਦੇ ਪੀੜਤ ਲਈ ਸਹਿਯੋਗ

- ਮੁਫਤ ਅਤੇ ਗੁਪਤ ।
- ਅੰਗਰੇਜ਼ੀ ਅਤੇ ਹੋਰ ਏਸ਼ੀਆਈ ਭਾਸ਼ਾਵਾਂ ਵਿਚ ਉਪਲਬਧ ।
- ਸੈਲਟਰ ਵਸਨੀਕ ਅਤੇ ਗੈਰ-ਵਸਨੀਕ, ਹਰ ਇੱਕ ਲਈ ਉਪਲੱਬਧ ਹੈ ।

ਸਾਡੀ ਸੇਵਾ ਵਿਚ ਸ਼ਾਮਲ ਹੋ।

- 24 ਘੰਟੇ ਅਪਾਤਕਾਲੀਨ/ਐਮਰਜੈਂਸੀ ਫ਼ੋਨ ਸੇਵਾ ।
- ਮਹਿਲਾ ਅਤੇ ਬੱਚਿਆਂ ਦੇ ਲਈ 24 ਘੰਟੇ ਸੰਕਟ ਸਮੇਂ ਪਨਾਹ ਉਪਲਬਧ ਹੈ (ਆਦਮੀਆਂ ਨੂੰ ਕਿਸੇ ਦੂਜੇ ਏਜੰਸੀ/ਘਰ ਵਿਚ ਭੇਜਿਆ ਜਾਵੇਗਾ) ।
- ਕੇਸ ਪ੍ਰਬੰਧਨ ਅਤੇ ਸੰਕਟ ਦੇ ਸਮੇਂ ਮਦਦ ਦੀ ਸੇਵਾ।
- ਹਿਰਾਸਤੀ ਆਦੇਸ਼, ਪਰਿਵਾਰ ਕਾਨੂੰਨ, ਅਤੇ ਇਮੀਗਰੇਸ਼ਨ ਦੇ ਮੁੱਦੇ ਵਿਚ ਮਦਦ ਕਰਨਗੇ ।
- ਪੇਸ਼ਾਵਰ ਅਤੇ ਸਮੁਦਾਇਕ ਸਮੂਹ ਲਈ ਮਨੁੱਖੀ ਤਸਕਰੀ ਖਿਲਾਫ਼ ਜਾਣਕਾਰੀ ਅਤੇ ਸਿਖਲਾਈ ।
- ਰੁਜ਼ਗਾਰ, ਰਿਹਾਇਸ਼, ਅਤੇ ਸਮਾਜਿਕ ਮਦਦ ਦੀ ਸਿਫਾਰਸ਼
- ਹੋਰ ਜਾਣਕਾਰੀ ਅਤੇ ਹਵਾਲੇ ।

ਤੁਸੀਂ ਵੀ ਮਨੁੱਖੀ ਤਸਕਰੀ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ

ਸਕਦੇ ਹੋ ।।

ਸੰਦੇਸ਼ ਨੂੰ ਫੈਲਾਓ : ਤਸਕਰੀ ਬਾਰੇ ਆਪਣੇ ਦੋਸਤਾਂ, ਪਰਿਵਾਰ ਅਤੇ ਨਾਲ, ਕੰਮ ਕਰਨ ਵਾਲਿਆਂ ਨਾਲ ਗਲ ਕਰੋ ।

ਮਿਲਾਓ : ਪੀੜਤ ਨੂੰ ਪਹਿਚਾਣੋ ਅਤੇ ਮਦਦ ਕਰੋ ਜਾਂ ਮਦਦ ਕਰਨ ਵਾਲੀਆਂ ਸੰਸਥਾਵਾਂ ਨਾਲ ਮਿਲਾਓ ।

ਹੋਰ ਸਿਖੋ : ਆਪਣੇ ਸੰਗਠਨ ਦੀ ਸਿਖਲਾਈ ਦਾ ਪ੍ਰਬੰਧ ਕਰਨ ਲਈ ਏਸ਼ੀਅਨ ਐਰਤ ਘਰ ਨਾਲ ਸੰਪਰਕ ਕਰੋ ।

ਹੋਰ ਜਾਣਕਾਰੀ ਲਈ ਸੰਪਰਕ ਕਰੋ ।:

Human.Trafficking@aacii.org